

ਸੋਰਠਿ ਮਹਲਾ ੫ ਘਰੁ ੨ ॥

sorath mehlāa 5 ghar 2.

Sorat'h, Fifth Mehl, Second House:

ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥

maat garabh meh aapan simran day tah tum
raakhanhaaray.

In our mother's womb, You blessed us with Your
meditative remembrance, and You preserved us there.

ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥

paavak saagar athaah lahar meh taarahu taaranhaaray.
||1||

Through the countless waves of the ocean of fire, please,
carry us across and save us, O Savior Lord! ||1||

ਮਾਧੋ ਤੂ ਠਾਕੁਰੁ ਸਿਰਿ ਮੋਰਾ ॥

maaDhou too thaakur sir moraa.

O Lord, You are the Master above my head.

ਈਹਾ ਉਹਾ ਤੁਹਾਰੋ ਧੋਰਾ ॥ ਰਹਾਉ ॥

eehaa oohaa tuhaaro Dhoraa. rahaa-o.

Here and hereafter, You alone are my Support. ||Pause||

ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥

keetay ka-o mayrai sammaanai karanhaar tarin jaanai.
He looks upon the creation like a mountain of gold, and
sees the Creator as a blade of grass.

ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥

too daataa maagan ka-o saglee daan deh parabh bhaanai.
||2||

You are the Great Giver, and we are all mere beggars; O
God, You give gifts according to Your Will. ||2||

ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥

khin meh avar khinai meh avraa achraj chalat tumaaray.
In an instant, You are one thing, and in another instant,
You are another. Wondrous are Your ways!

ਰੂੜੋ ਗੂੜੋ ਗਹਿਰ ਗੰਭੀਰੋ ਉਚੋ ਅਗਮ ਅਪਾਰੇ ॥੩॥

roorho goorho gahir gambheero oochou agam apaaray.
||3||

You are beautiful, mysterious, profound, unfathomable,
lofty, inaccessible and infinite. ||3||

ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥

saaDhsang ja-o tumeh milaa-i-o ta-o sunee tumaaree
baanee.

When You brought me to the Saadh Sangat, the Company
of the Holy, then I heard the Bani of Your Word.

ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥

anad bha-i-aa paykhat hee naanak partaap purakh
nirbaanee. ||4||7||18||

Nanak is in ecstasy, beholding the Glory of the Primal Lord
of Nirvaanaa. ||4||7||18||